

# ਆਸਾ ਕੀ ਵਾਰ ਪਾਠ-ਬੋਧ (ਭਾਗੁ ਪਹਿਲਾ)

ਪ੍ਰੋ. ਕਸ਼ਮੀਰਾ ਸਿੰਘ, USA

ਪ੍ਰਚੱਲਤ ‘ਆਸਾ ਕੀ ਵਾਰ’ ਦਾ ਕੀਰਤਨ ਨਿਰੋਲ ‘ਆਸਾ ਕੀ ਵਾਰ’ ਨਹੀਂ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ‘ਆਸਾ ਕੀ ਵਾਰ’ ਦਾ ਕੀਰਤਨ ਨਹੀਂ ਹੈ। ਵਾਰ ਦੇ ਪ੍ਰਚੱਲਤ ਕੀਰਤਨ ਵਿੱਚ ਪੜ੍ਹੇ ਜਾਂਦੇ ਛੰਤ ਅਤੇ ਸ਼ਬਦ ਅਸਲ ‘ਆਸਾ ਕੀ ਵਾਰ’ ਵਿੱਚ ਦਰਜ ਨਹੀਂ ਹਨ। ਕਿਸੇ ਪਾਦਰੀ ਨੇ ਇੱਕ ਸਿੱਖ ਨੂੰ ਪੁੱਛਿਆ ਕਿ ਗੁਰਦੁਆਰਿਆਂ ਵਿੱਚ ਹੋ ਰਿਹਾ ‘ਆਸਾ ਕੀ ਵਾਰ’ ਦਾ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ‘ਆਸਾ ਕੀ ਵਾਰ’ ਵਾਲਾ ਕਿਉਂ ਨਹੀਂ ਹੈ? ਸਿੱਖ ਕੋਲ ਇਸ ਦਾ ਕੋਈ ਉੱਤਰ ਨਹੀਂ ਸੀ। ਜਿਹੜੇ ਇੱਸ ਵਾਰ ਦਾ ਬਦਲਵਾਂ ਕੀਰਤਨ ਕਰਦੇ ਹਨ ਉਨ੍ਹਾਂ ਕੋਲ ਵੀ ਇਸ ਦਾ ਕੋਈ ਉੱਤਰ ਨਹੀਂ ਹੈ। ਜੇ ਇਸ ਪ੍ਰਸ਼ਨ ਕੋਈ ਉੱਤਰ ਹੀ ਨਹੀਂ ਹੈ ਤਾਂ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ‘ਆਸਾ ਕੀ ਵਾਰ’ ਦਾ ਹੀ ਕੀਰਤਨ ਕਰਨਾ ਚਾਹੀਦਾ ਹੈ ਜਿਸ ਵਿੱਚ ਕੇਵਲ ਸ਼ਲੋਕ ਅਤੇ ਪਉੜੀਆਂ ਹੀ ਹਨ।

‘ਆਸਾ ਕੀ ਵਾਰ’ ਦੀ ਸਹੀ ਸਮਾਪਤੀ ਅਰਦਾਸਿ ਉਸ ਦਿਨ ਹੋਵੇਗੀ ਜਿਸ ਦਿਨ ਇਸ ਵਾਰ ਦੀਆਂ ਪਉੜੀਆਂ ਸ਼ਲੋਕਾਂ ਸਮੇਤ ਪੜ੍ਹੀਆਂ ਜਾਣਗੀਆਂ ਅਤੇ ਵਿੱਚ ਵਿੱਚ ਕੋਈ ਹੋਰ ਸ਼ਬਦ ਜਾਂ ਛੰਤ ਨਹੀਂ ਪੜ੍ਹਿਆ ਜਾਵੇਗਾ। ਹੁਣ ਜੋ ਅਰਦਾਸਿ ਹੋ ਰਹੀ ਹੈ ਉਹ ਆਸਾ ਕੀ ਵਾਰ ਦੀ ਅਰਦਾਸਿ ਨਹੀਂ ਹੈ ਉਹ ਆਸਾ ਕੀ ਵਾਰ ਦੀ ਇਕਸਾਰਤਾ ਨੂੰ ਭੰਗ ਕਰ ਕੇ ਛੰਤਾਂ, ਸ਼ਬਦਾਂ, ਸ਼ਲੋਕਾਂ ਅਤੇ ਪਉੜੀਆਂ ਦੀ ਅਰਦਾਸਿ ਹੈ, ਭਾਵੇਂ, ਅਰਦਾਸਿ ਵਿੱਚ ਫਿਰ ਵੀ ਝੂਠ ਬੋਲ

ਕੇ ਕਿਹਾ ਜਾ ਰਿਹਾ ਹੈ ਕਿ ‘ਆਸਾ ਕੀ ਵਾਰ’ ਦੇ ਭੋਗ (ਠੀਕ ਸ਼ਬਦ ਸਮਤਪਤੀ ਜਾਂ ਸੰਪੂਰਨਤਾ ਹੈ) ਦੀ ਅਰਦਾਸਿ ਹੈ।

ਇਹ ਸੱਭ ਕੁੱਝ ਪੰਜਵੇਂ ਗੁਰੂ ਜੀ ਦੀ ਸੋਚ ਦੇ ਉਲਟ ਕੀਤਾ ਜਾ ਰਿਹਾ ਹੈ। ਪੰਜਵੇਂ ਗੁਰੂ ਜੀ ਜੇ ਚਾਹੁੰਦੇ ਤਾਂ ਆਸਾ ਕੀ ਵਾਰ ਵਿੱਚ ਛੰਤ ਅਤੇ ਵੱਖ-ਵੱਖ ਸ਼ਬਦ ਆਪ ਹੀ ਦਰਜ ਕਰ ਸਕਦੇ ਸਨ, ਪਰ ਅਜਿਹਾ ਨਹੀਂ ਕੀਤਾ ਗਿਆ। ਜਾਪਦਾ ਹੈ ਕਿ ਗੁਟਕੇ ਬਣਾਉਣ ਅਤੇ ਛਾਪਣ ਵਾਲਿਆਂ ਨੇ ਮਾਇਆ ਇਕੱਠੀ ਕਰਨ ਦੇ ਲਾਲਚ ਵਿੱਚ ‘ਕੀਰਤਨੀ ਆਸਾ ਦੀ ਵਾਰ’, ‘ਪੰਜ ਸ਼ਬਦੀ ਆਸਾ ਕੀ ਵਾਰ’, ‘ਬਹੁ ਸ਼ਬਦੀ ਆਸਾ ਦੀ ਵਾਰ’ ਆਦਿਕ ਪੋਥੀਆਂ ਛਾਪ ਕੇ ਪੰਜਵੇਂ ਗੁਰੂ ਜੀ ਵਲੋਂ ਕੀਤੀ ਧੰਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨ ਕਲਾ ਨੂੰ ਖੋਰਾ ਲਾਇਆ ਹੈ। ਰਾਗੀਆਂ ਨੇ ਵੀ ਅੱਖਾਂ ਮੀਟੀ ਨਕਲ ਕਰ ਕੇ ‘ਆਸਾ ਕੀ ਵਾਰ’ ਦੀ ਇਕਸਾਰਤਾ ਨੂੰ ਭੰਗ ਕਰ ਕੇ ਇਸ ਖੋਰੇ ਵਿੱਚ ਵਾਧਾ ਕੀਤਾ ਹੈ। ਲੋੜ ਹੈ ਧੰਨੁ ਸ਼੍ਰੀ ਗੁਰੂ ਅਰਜੁਨ ਸਾਹਿਬ ਸੱਚੇ ਪਾਤਿਸ਼ਾਹ ਜੀ ਦੀ ਸੋਚ ਨਾਲ ਬਣੀ ‘ਆਸਾ ਕੀ ਵਾਰ’ ਦਾ ਕੀਰਤਨ ਪ੍ਰਚੱਲਤ ਕਰਨ ਦੀ ਪਹਿਲ ਕਰਨ ਦੀ ਅਤੀ ਲੋੜ ਹੈ। ਇਹ ਜ਼ਿੰਮੇਵਾਰੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਹੈ ਕਿ ਉਹ ਰਾਗੀ ਜਥਿਆਂ ਨੂੰ ਇਸ ਤਰ੍ਹਾਂ ਦੀ ਸੋਚ ਅਪਨਾਉਣ ਲਈ ਖੁਦ ਕਹਿਣ ਤਾਂ ਜੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ‘ਆਸਾ ਕੀ ਵਾਰ’ ਦਾ ਕੀਰਤਨ ਹੋ ਸਕੇ। ਵਾਰ ਦੇ ਕੀਰਤਨ ਲਈ ਸਮਾਂ ਓਨਾਂ ਹੀ ਮਿੱਥਿਆ ਜਾਵੇ ਕਿ ਸ਼ਲੋਕ ਅਤੇ ਪਉੜੀਆਂ ਹੀ ਪੜ੍ਹੀਆਂ ਜਾ ਸਕਣ।

ਜੇ ਪ੍ਰਬੰਧਕ ਵੀਰ ਅਜਿਹਾ ਨਾ ਕਰਨ ਤਾਂ ਰਾਗੀ ਜਥਿਆਂ ਨੂੰ ਪਹਿਲ ਕਰਨੀ ਚਾਹੀਦੀ ਹੈ ਅਤੇ ਧੰਨੁ ਸ਼੍ਰੀ ਗੁਰੂ ਅਰਜੁਨ ਸਾਹਿਬ ਜੀ ਵਲੋਂ ਸੰਪਾਦਿਤ ਕੀਤੀ ਸਹੀ ਆਸਾ ਕੀ ਵਾਰ ਦੀ ਜਾਣਕਾਰੀ ਦੇਣੀ ਚਾਹੀਦੀ ਹੈ।

## ਪੁਸਤਕ ਵਿੱਚ ਵਰਤੇ ਗਏ ਸੰਕੇਤ

ਅ.=ਅਰਬੀ ਭਾਸ਼ਾ (Arabic)

ਫਾ.=ਫਾਰਸੀ ਭਾਸ਼ਾ (Persian)

ਸੰ.=ਸੰਸਕ੍ਰਿਤ ਭਾਸ਼ਾ (Sanskrit)

ਨ.=ਬਿੰਦੀ/ਟਿੱਪੀ (ਨ sound)

ਮਕ.=ਮਹਾਨ ਕੋਸ਼

ਅੰਕ.=ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਨਾ (page)

ਮੁਕਤਾ=a sh=ਸ

ਕੰਨਾਂ=aa ਕਿਹ=ਖ

ਸਿਹਾਰੀ=ਿ ਘ=ਗ

ਬਿਹਾਰੀ=ee/ਿ ਜ=ਜ

ਔਂਕੜ=ਉ ਫ=ਫ

ਦੁਲੈਂਕੜ=੦੦/ਊ ਲ=ਲ

ਲਾਂਵ=ਏ

ਦੁਲਾਂਵ=ਾਈ

ਹੋੜਾ=ਓ

ਕਨੌੜਾ=ਾਊ

ੜ=ਰ

ਣ=ਨ

‘ਆਸਾ ਕੀ ਵਾਰ’ ਦੀ ਪਉੜੀ-ਵਾਰ ਉੱਚਾਰਣ ਅਤੇ ਪਦ-ਅਰਥ ਪੱਖੋਂ  
ਵਿਚਾਰ ਕੀਤੀ ਗਈ ਹੈ। ਇਸ ਵਿਚਾਰ ਵਿੱਚ ਹੇਠ ਲਿਖੇ ਨੁਕਤੇ ਸ਼ਾਮਲ ਕੀਤੇ  
ਗਏ ਹਨ-

੧. ਪਿਆਰ ਸ਼ਰਧਾ ਅਤੇ ਅਰਥ ਜਾਣਨ ਦੀ ਤਾਂਘ ਨਾਲ ਪਾਠ ਕਰਨਾ  
(Love, devotion and curiosity to know the meanings while reading)।
੨. ਸੁਆਰ ਅਤੇ ਵਿਅੰਜਨ ਧੁਨੀਆਂ ਨੂੰ ਠੀਕ ਠੀਕ ਬੋਲਣ ਦਾ ਅਭਿਆਸ  
(Practice to speak correctly the sounds of vowels and consonants)
੩. ਵਿਆਕਰਣਕ ਨਾਸਕੀ ਧੁਨੀਆਂ ਨੂੰ ਅਰਥ ਅਨੁਸਾਰ ਵਰਤਣ ਦੀ ਮੁਹਾਰਤ(Efficiency to use nasal sounds to make the meanings clear)।
੪. ਸੰਸਕ੍ਰਿਤ, ਅਰਬੀ ਅਤੇ ਡਾਰਸੀ ਸ਼ਬਦਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਵਰਤੀ ਭਾਸ਼ਾ ਧੁਨੀ ਅਨੁਸਾਰ ਬੋਲਣ ਦਾ ਗਿਆਨ(Recognizing and speaking the words of Sanskrit, Arabic and Persian languages with their proper sounds)।
੫. ਅਰਥ ਸਪੱਸ਼ਟ ਕਰਨ ਲਈ ਤੁਕਾਂ ਨੂੰ ਠੀਕ ਭਾਗਾਂ ਵਿੱਚ ਵੰਡ ਕੇ ਬੋਲਣਾ(To speak the sentences making right group of words for clarity)।

੬. ਅੱਖਰਾਂ ਦੇ ਪੈਰੀਂ ਲੱਗੇ ਚਿੰਨ੍ਹਾਂ ਨੂੰ ਬੋਲਣ ਵਿੱਚ ਸ਼ਾਮਲ ਕਰਨਾ(To include the symbols used in the foot of letters in speech)।

੭. ਗੁਰਬਾਣੀ ਵਿਆਕਰਣ ਦਾ ਗਿਆਨ(Knowledge of gur baanee grammar)।

੮. ਸਾਰੀਆਂ ਲਗਾਂ ਅਤੇ ਵਰਤੀਆਂ ਨਾਸਕੀ ਧੁਨੀਆਂ ਨੂੰ ਨਿਸਚਿਤ ਧੁਨੀ ਅਨੁਸਾਰ ਬੋਲਣ ਦਾ ਭਾਗ ਬਣਾਉਣਾ ਤਾਂ ਜੁ ਕਾਰਕੀ ਚਿੰਨ੍ਹਾਂ, ਇਸਤ੍ਰੀਲਿੰਗ ਅਤੇ ਪੁਲਿੰਗ, ਇੱਕ-ਵਚਨ ਅਤੇ ਬਹੁ-ਵਚਨ ਸ਼ਬਦਾਂ ਦਾ ਨਿਖੇੜਾ ਹੋ ਸਕੇ(To include in speech all the vowel and nasal sounds wherever used in the words so that the particular case used, masculine and feminine genders, singular and plural words may be identified)।

੯. ਸ਼ਬਦਾਂ ਵਿੱਚ ਮੁਕਤਾ 'ਹ' ਦਾ ਉੱਚਾਰਣ ਬਾਕੀ ਦੀਆਂ ੯ ਲਗਾਂ ਤੋਂ ਅਛੋਹ ਰੱਖਣਾ( To speak independent 'h' sound free from any 9 vowels in the words.)।

੧੦. ਅਰਥ ਅਨੁਸਾਰ ਅੱਧਕ ( ੳ ) ਦੀ ਯੋਗ ਥਾਵਾਂ ਉੱਤੇ ਸ਼ਬਦਾਂ ਨਾਲ ਵਰਤੋਂ ਕਰਨੀ ,ਭਾਵੇਂ. ਇਹ ਚਿੰਨ੍ਹ ਕਿਤੇ ਵਰਤਿਆ ਨਹੀਂ ਗਿਆ( To use hard sound 'adhak' with the words according to the meanings, though this symbol does not exist in gur baanee, but the sound is there.)

## ਪਉੜੀ ਨੰਬਰ ੧ ਅਤੇ ਸਲੋਕ

ਸਲੋਕਾ/ਸਲੋਕ (ਸ਼ ਧੁਨੀ ਹੈ). ਸੰਸਕ੍ਰਿਤ. ਸਲੋਕ (ਰੱਬੀ ਸਿਫਤ ਦਾ ਗੀਤ)।

‘ਸਲੋਕ’ ਦਾ ਅਰਥ ਹੈ ਵਹੀ ਲੋਕ/ਵਹੀ ਦੇਸ਼(ਦੇਖੋ ਮਹਾਨ ਕੋਸ਼)। ਗੁਰਬਾਣੀ ਵਿੱਚ ਵਰਤਿਆ ਸ਼ਬਦ ‘ਸਲੋਕ’ ਹੈ ‘ਸਲੋਕ’ ਨਹੀਂ। ਮਹਲੇ- ਮਹਲੇ mahale, ਮੈਹਲੇ (maihaile) ਜਾਂ ਮਹੱਲੇ (mahalle) ਪਾਠ ਨਹੀਂ, ਕਿਉਂਕਿ ‘ਮ’ ਤੇ ‘ਹ’ ਮੁਕਤਾ ਅੱਖਰ ਹਨ ਤੇ ‘ਹ’ ਅੱਖਰ ਅੱਧਰ ਧੁਨੀਂ ਵਾਲਾ ਨਹੀਂ। **‘ਮਹਲੇ’ ਦਾ ਅਰਥ ਹੈ ਗੁਰ ਵਿਅਕਤੀ ਜਾਂ ਸ਼ਰੀਰ ਦੇ। ਮੈਹਲਾ ਦਾ ਅਰਥ ਇਸਤਰੀ ਅਤੇ ਮਹੱਲਾ ਦਾ ਅਰਥ ਵੱਡਾ ਮਕਾਨ ਹੁੰਦਾ ਹੈ। ਮਹਲਾ ਸ਼ਬਦ ਪੁਲਿੰਗ ਹੈ, ਇਸਤ੍ਰੀ ਲਿੰਗ ਨਹੀਂ। ਪੁਲਿੰਗ ਹੋਣ ਕਰ ਕੇ ਹੀ ‘ਮਹਲਾ’ ਨੂੰ ‘ਮਹਲੇ’ ਲਿਖਿਆ ਜਾ ਸਕਿਆ ਹੈ। ‘ਪਹਿਲੇ’- ਇਸ ਦਾ ਪਾਠ ‘ਪਹਿਲੇ pahile’ ਹੈ ਪਰ ‘ਪੈਹਲੇ ਜਾਂ ‘ਪਈਲੇ’ ਪਾਠ ਗਲੜ ਹੈ। ਭਾਵੇਂ ਬੋਲ-ਚਾਲ ਦੀ ਭਾਸ਼ਾ ਵਿੱਚ ‘ਹਿ’ ਅਤੇ ’ਹ’ ਦਾ ਬੋਲਣਾਂ ਦੁਲਾਵਾਂ ਨਾਲ ਪ੍ਰਚੱਲਤ ਹੈ ਪਰ ਗੁਰਬਾਣੀ ਦੀ ਭਾਸ਼ਾ ਉੱਤੇ ਇਹ ਵਿਗਾੜ ਲਾਗੂ ਨਹੀਂ ਕੀਤਾ ਜਾ ਸਕਦਾ, ਕਿਉਂਕਿ ਹਰ ਮਾੜਾ ਦਾ ਆਪਣਾ ਆਪਣਾ ਨਿਸ਼ਚਤ (fixed) ਉੱਚਾਰਣ ਹੈ। ‘ਸਲੋਕਾ’ ਦਾ ਪਾਠ ‘ਸਲੋਕਾਂ’ ਹੈ। ਅਸਰਾਜੈ- ਅਸਰਾਜੈ (asaraajai), ‘ਅਸਰਾਜੇ’ ਪਾਠ ਗਲਤ ਹੈ।**

**ਸਲੋਕ ਮ: ੧॥-** ਪਾਠ ਹੈ ਸਲੋਕ ਮਹਲਾ(mahalaa) ਪਹਿਲਾ।

ਸਦ (ਸ਼ ਧੁਨੀ).ਸੰ.ਸਤ (hundred) ਤੋਂ-ਸੌ ਵਾਰੀ। ਨੋਟ-ਛਾਰਸੀ ਵਿੱਚ ‘ਸਦ’ ਦਾ ਅਰਥ ਭੀ ਸੌ ਹੁੰਦਾ ਹੈ, ‘ਸਦ’ ਪਾਠ ਵੀ ਠੀਕ ਹੈ। ਯਾਦ ਰਹੇ ਏਥੇ ‘ਸਦ’ ਦਾ ਅਰਥ ‘ਸਦਾ’ ਨਹੀਂ ਹੈ। ਮਾਣਸ (ਸ਼ ਧੁਨੀ).ਸੰ. ਮਾਨਸ ਤੋਂ।

‘ਬਲਿਹਾਰੀ’ ਸ਼ਬਦ ਦਾ ਪਾਠ ‘ਬਲਿਹਾਰੀ’ ਹੈ ਕਿਉਂਕਿ ਇਹ ਉੱਤਮ ਪੁਰਖ(first person) ਦੀ ਇੱਕ ਵਚਨ ਕਿਰਿਆ ਦਾ ਵਾਚਕ ਸ਼ਬਦ ਹੈ । ਅਰਥ-ਮੈਂ ਸਦਕੇ ਹੁੰਦਾ ਹਾਂ)।

**ਮਹਲਾ ੨॥** - ਪਾਠ ਹੈ *mahalaa doojaa*

ਹਜ਼ਾਰ (ਜ਼ ਧੁਨੀ ਬੋਲਣੀ).ਫਾਰਸੀ. ਹਜ਼ਾਰ-ਸਹਸ੍ਰ (One thousand, ਇੱਕ ਹਜ਼ਾਰ-੧,੦੦੦)।

ਉਗਵਹਿ- ਉੱਗਵਹਿਂ (ਚੜ੍ਹਨ, may rise)।

**ਮ: ੧॥** - ਪਾਠ ਹੈ *mahalaa pahilaa* .

ਚੇਤਨੀ- ਪਾਠ ‘ਚੇਤਨੀ’ (ਨਹੀਂ ਚੇਤੇ ਕਰਦੇ, do not remember)

ਬੂਆੜ- ਬੂਆੜ booaar, ਬੂਆੜ ਪਾਠ ਨਹੀਂ। ਸੁੰਵੇ- ਸੁੰਵੇ, ‘ਸੁੰਜੇ’ ਪਾਠ ਗਲਤ ਹੈ। ‘ਵਾਂ’ ਨੂੰ ਠੀਕ ਧੁਨੀ ਕੱਢਕੇ ਬੋਲਣ ਦਾ ਅਭਿਆਸ ਕਰਨਾ ਚਾਹੀਦਾ ਹੈ। ਛੁਟਿਆ- ਛੁਟਿਆਂ (ਛੱਡੇ ਹੋਇਆਂ ਦੇ)। ਸਉ- ਸਉ (one hundred), ‘ਸਉ ਜਾਂ ਸਹੁ’ ਪਾਠ ਨਹੀਂ। ਨਾਹ- ਨਾਹ naah, ‘ਨਾਹ’ ਪਾਠ ਨਹੀਂ, ਕਿਉਂਕਿ ‘ਨਾਹ’ ਸ਼ਬਦ ਸੰਸਕ੍ਰਿਤ ਦੇ ‘ਨਾਘ’ ਸ਼ਬਦ ਦਾ ਪ੍ਰਾਕ੍ਰਿਤ ਰੂਪ ਹੈ ਤੇ ਅਰਥ ਹੈ- ਖਸਮਾ। ਸਉ ਨਾਹ- ਸੌ ਖਸਮਾ। ਵਿਆਕਰਣ ਅਨੁਸਾਰ ‘ਨਾਹ’ ਸ਼ਬਦ ਪੁਲਿੰਗ ਬਹੁ ਵਚਨ (masculine gender plural) ਹੈ ਤੇ ਇਸ ਨੂੰ ਕਿਰਿਆ-ਵਿਸ਼ੇਸ਼ਣ (adverb) ਨਹੀਂ ਸਮਝਣਾਂ ਚਾਹੀਦਾ ਜਿਸ ਦਾ ਜੋੜ ‘ਨਾਹਿ’ ਹੁੰਦਾ ਹੈ। ਫਲੀਅਹਿ, ਫੁਲੀਅਹਿ - ਪਾਠ ਹੈ ਫਲੀਅਹਿਂ, ਫੁੱਲੀਅਹਿਂ।

**ਪਉੜੀ॥** - ਪੌੜੀ ਨਹੀਂ, ਪਾਠ ਹੈ pa-u<sub>r</sub>ee .

ਆਪੀਨੈ- ਆਪ ਹੀ ਨੇ, ਨੰਨੇ ਅੱਖਰ ਨਾਲ ਅੱਧਾ ‘ਹ’ ਬੋਲਣਾ ਹੈ । ਦੁਯੀ-

ਦੁਈਈ। ਤੁਸਿ.ਸੰ. ਤੁਸਿ ਤੋਂ- ਖੁਸ਼ ਹੋ ਕੇ। ਜਿੰਦੁ.ਫਾ. ਜਿੰਦ (soul) ਤੋਂ। ਚਾਉ ਅਤੇ ਪਸਾਉ ਨੂੰ ਚਾਓ ਅਤੇ ਪਸਾਓ ਬੋਲਣਾਂ ਬਾਣੀ ਦੇ ਕਾਵਿ-ਪ੍ਰਬੰਧ ਰੂਪ ਸ਼ਾਂਤ ਸਮੁੰਦਰ ਵਿੱਚ ਮਾੜ੍ਹਾਂ ਦੀ ਭੰਨ ਤੋੜ ਦਾ ਪੱਥਰ ਸੁੱਟ ਕੇ ਖਲਲ ਪਾਉਣ ਤੁੱਲ ਹੈ, ਚਾਉ ਦਾ ਪਾਠ chaa-u ਅਤੇ ਚਾਓ ਦਾ chao ਹੈ।

## ਪਉੜੀ ਨੰਬਰ ੨ ਅਤੇ ਸ਼ਲੋਕ

ਸ਼ਲੋਕ ਮ: ੧॥ - ਪਾਠ ਹੈ ਸ਼ਲੋਕ *mahalaa pahilaa* ਫੁਰਮਾਣ (ਫੁਰਮਾਣ).ਫਾ. ਫੁਰਮਾਨ (order)ਤੋਂ। ਨੀਸਾਣ (ਸ਼ੁਣੀ).ਫਾ. ਨਸ਼ਾਨ (mark of blessing) ਤੋਂ। ਜੋਰਿ- ਪਾਠ ‘ਜੋਰਿ’ ਫਾ. ਜੋਰ ਤੋਂ-ਤੁਕੜਤ (force) ਵਿੱਚ। ਸਿਫਤਿ (ਫੁਰਮਾਣ).ਅ. ਸਿਫਤ (praise) ਤੋਂ। ਕੁਦਰਤਿ.ਅ. ਕੁਦਰਤਿ। ਪਾਤਿਸਾਹੁ (ਸ਼ੁਣੀ).ਸੰ.ਪਾਤਿ+ਫਾ. ਸ਼ਾਹ ਤੋਂ। ਸਚੈ- ਸੱਚੈ (ਸੱਚੇ ਦੇ), ‘ਸਚੈ’ ਦਾ ‘ਸੱਚੇ’ ਪਾਠ ਨਹੀਂ।

**ਮ: ੧॥ - ਪਾਠ *mahalaa pahilaa.***

ਦਾਤਿ- ਦਾਤਿ daati, ਬਖਸ਼ਸ਼। ‘ਦਾਤਿ’ ਦਾ ‘ਦਾਤ’ ਪਾਠ ਗਲਤ ਹੈ ਕਿਉਂਕਿ ‘ਦਾਤ’ ਦਾ ਅਰਥ ‘ਵੱਢਣ ਵਾਲੇ ਹਥਿਆਰ’ ਹੁੰਦਾ ਹੈ ਜੋ ‘ਦਾਤੁ’ ਤੋਂ ਬਹੁ ਵਚਨ ਹੈ। ਗੁਰੂ ਤੋਂ ‘ਦਾਤਿ’ ਮੰਗੀਦੀ ਹੈ ‘ਦਾਤ’ ਨਹੀਂ। ਅੰਕੁ ੪੩ ਉੱਤੇ ‘ਦਾਤ’ ਸ਼ਬਦ ਦੀ ਵਰਤੋਂ ਹੈ : ‘ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ॥’ ਅਰਥ- ਅਕਾਲ ਪੁਰਖ ਆਪਣੇ ਹੁਕਮ ਨਾਲ ਲਾਵੇ (ਵਾਢੇ, ਜਮ) ਤਿਆਰ ਕਰਦਾ ਹੈ ਜੋ ਖੇਤ (ਜੀਵਨ) ਦੀ ਵਾਢੀ ਕਰਨ ਲਈ ਦਾਤ (ਦਾਤਰੇ) ਲੈ ਕੇ ਆ ਜਾਂਦੇ ਹਨ। ਰਜਾਇ.ਅ. ਰਜ਼ਾ ਤੋਂ।

## **ਮ:੨॥-ਪਾਠ *mahalaas dooja.***

ਸਚੈ=ਸੱਚੈ, ‘ਸੱਚੇ’ ਪਾਠ ਨਹੀਂ। ਇਕਨਾ=ਇਕਨ੍ਹਾਂ। ਹੁਕਮਿ, ਹੁਕਮੇ.ਅ. ਹੁਕਮ ਤੋਂ। ਵਿਣਾਸੁ (ਸ਼ ਧੁਨੀ).ਸੰ. ਵਿਨਾਸ਼ (destruction) ਤੋਂ। ਪਰਗਾਸੁ (ਸ਼ ਧੁਨੀ).ਸੰ. ਪ੍ਰਕਾਸ਼ (light) ਤੋਂ।

### ਪਉੜੀ॥ -ਪਾਠ ਹੈ pa-uṛee

ਜਜਮਾਲਿਆ (ਜਜਮਾਲਿਆ).ਅਰਬੀ. ਜੁਜਾਮ ਤੋਂ-ਕੋੜੀ (persons afflicted with leprosy)। ਦੋਜਕਿ (ਜ ਧੁਨੀ).ਫਾ. ਦੋਜਖ ਤੋਂ-ਨਰਕ ਵਿੱਚ (in the hell)।

### ਪਉੜੀ ਨੰਬਰ ੩ ਅਤੇ ਸ਼ਲੋਕ

#### ਸ਼ਲੋਕ ਮਹਲਾ ੧॥ -ਪਾਠ ਹੈ shaloku mahalaas pahilaas

ਸਿਫਤਿ.ਅ. ਸਿਫਤ ਤੋਂ। ਹਾਜਰਾ ਹਜੂਰਿ (ਜ ਧੁਨੀ).ਅ. ਹਾਜ਼ਿਰ ਹੜ੍ਹੂਰ ਤੋਂ-ਪ੍ਰਗਟ (present)।

## **ਮਹਲਾ ੧॥**

ਕੁਦਰਤਿ (ਕ ਧੁਨੀ).ਅ. ਕੁਦਰਤ ਤੋਂ-ਅਚੱਰਜ ਤਮਾਸਾ (wonder struck play)। ਆਕਾਸੀ/ਆਕਾਸ (ਸ਼ ਧੁਨੀ) ਸੰ. ਆਕਾਸ ਤੋਂ। ਬੈਸੰਤਰੁ (ਸ਼ ਧੁਨੀ).ਸੰ. ਵੈਸਵਾਨਰ (fire) ਤੋਂ। ਖਾਕੁ (ਖ ਧੁਨੀ). ਫਾਰਸੀ ਖਾਕ (dust)ਤੋਂ। ਕਾਦਿਰ (ਕ ਧੁਨੀ).ਅਰਬੀ. ਕੁਾਦਿਰ-ਕੁਦਰਤ ਦਾ ਮਾਲਿਕ (Master of nature))। ਹੁਕਮੈ (ਹ ਧੁਨੀ).ਅਰਬੀ. ਹੁਕਮ ਤੋਂ (in His command)।

ਬਿੰਦੀ (nasal sound) ਅੰਤਿਕ ਸ਼ਬਦ :

ਪਾਤਾਲੀ, ਆਕਾਸੀ, ਕਤੇਬਾ, ਜਾਤੀ, ਜਿਨਸੀ, ਰੰਗੀ, ਨੇਕੀਆ, ਬਦੀਆ।

ਪਉੜੀ॥

ਆਪੀਨੈ- ਆਪੀਨੈ (ਆਪ ਹੀ ਨੈ)। ਸੰਗਲ (ਸ਼ ਧੁਨੀ).ਸੰ. ਸ਼੍ਰਿੰਖਲ ਤੋਂ-  
ਜੰਜੀਰ (chain) ਤੋਂ। ਪਉਦੀਈ- ਪਉਂਦੀਈ (ਜੁਤੀਆਂ ਪੈਂਦਿਆਂ)  
pauṇdeeee, 'ਪਉਂਦੀ' ਪਾਠ ਅਸੁਧ ਹੈ। 'ਰੂਆਇਆ' ਨੂੰ  
'ਰੂਆਇਆ' ਬੋਲਣਾਂ ਅਸੁਧ ਹੈ। 'ਮਨਿ ਅੰਧੈ' (ਅੰਨ੍ਹੇ ਮਨ ਨੇ-ਕਰਤਾ ਕਾਰਕ,  
nominative case) ਨੂੰ 'ਮਨ ਅੰਧੇ' (ਹੇ ਅੰਨ੍ਹੇ ਮਨ!- ਸੰਬੋਧਨ ਕਾਰਕ,  
vocative case) ਬੋਲਣਾਂ ਅਨੱਚ ਕਰਨ ਤੁੱਲ ਹੈ।

ਪਉੜੀ ਨੰਬਰ ੪ ਅਤੇ ਸ਼ਲੋਕ

ਸ਼ਲੋਕ ਮਹਲਾ ੧ ॥ ਪਾਠ ਹੈ shaloku mahala pahilaa

ਆਕਾਸ.ਸੰ. ਆਕਾਸ। ਸੂਰ (ਸ਼ ਧੁਨੀ).ਸੰ. ਸੂਰ-ਬਹਾਦੁਰ (brave) ਤੋਂ।

ਬਿੰਦੀ ਅੰਤਿਕ ਸ਼ਬਦ :

ਚਲਹਿ, ਕਰੋੜੀ, ਆਵਹਿ, ਜਾਵਹਿ, ਸਗਲਿਆ।

ਮਹਲਾ ੧॥ -ਪਾਠ ਹੈ mahalaa pahilaa

ਬਾਜਾਰੀ (ਜ਼ ਧੁਨੀ).ਫਾ. ਬਾਜ਼ਾਰ ਤੋਂ-ਰਾਸਧਾਰੀਏ (guisers)। ਬਾਜ਼ਾਰ (ਜ਼  
ਧੁਨੀ).ਫਾਰਸੀ. ਬਾਜ਼ਾਰ (markets)। ਹਿਕਮਤਿ.ਅ. ਹਿਕਮਤ-ਚਾਰਾਜੋਈ  
(effort)। ਹੁਕਮ.ਅ. ਹੁਕਮ ਤੋਂ। ਖੁਆਰੁ (ਖ ਧੁਨੀ).ਫਾ. ਖੂਅਰ-ਵਿਅਰਥ  
(useless) ਤੋਂ। ਕੰਨ੍ਹ- ਕੰਨ੍ਹ (ਕਾਹਨ) ਤੋਂ-ਸ੍ਰੀ ਕ੍ਰਿਸ਼ਣ। ਨੋਟ: ਹਲੰਤ (.)  
ਚਿੰਨ੍ਹ ਅੱਧੇ ਹਾਹੇ ਦੀ ਆਵਾਜ਼ ਦਿੰਦਾ ਹੈ।

ਬਿੰਦੀ ਅੰਤਿਕ ਸ਼ਬਦ :

ਕੇਤੀਆ, ਕਹਾਣੀਆ, ਨਚਹਿ, ਪੂਰਹਿ, ਮਹਿ, ਕਢਹਿ, ਗਾਵਹਿ, ਰਾਣੀਆ,

ਬੋਲਹਿ, ਟਕਿਆ, ਪਾਈਅਹਿ, ਹੋਵਹਿ, ਗਲੀਈ=ਗੱਲੀਂਈਂ।

### ਪਉੜੀ॥-ਪਾਠ ਹੈ pa-uree

ਸ਼ਬਦ.ਸੰ. ਸ਼ਬਦ। ਜਿਨ੍ਹੀ- ਜਿਨ੍ਹੀਂ। ਬੁਝਾਇਆ- ਬੁੱਝਾਇਆ।

### ਪਉੜੀ ਨੰਬਰ ਪ ਅਤੇ ਸ਼ਲੋਕ

ਸ਼ਲੋਕ ਮ: ੧॥ ਪਾਠ ਹੈ shaloku mahalaa pahilaa

ਬੈਸੰਤਰੁ.ਸੰ. ਵੈਸੂਨਰ (fire) ਤੋਂ। ਮੁਸੈ (ਸ਼ ਧੁਨੀ).ਸੰ. ਮੁਸ਼ਿਤ ਤੋਂ-ਲੁਟੀ ਜਾ ਰਹੀ ਹੈ (being robbed) ਤੋਂ।

ਮ:੧॥

ਸੂਅੈ (ਸ ਧੁਨੀ).ਸੰ. ਸੂਲ ਤੋਂ-ਨੇਜੇ ਵਰਗੀ ਤਿੱਖੀ ਨੋਕ ਉੱਤੇ। ਹਲਾਇਨਿ, ਫੇਰਨਿ, ਕਾਨ, ਜਿਨ, ਤਿਨਾ ਸ਼ਬਦਾਂ ਵਿੱਚ ‘ਨ’ ਅੱਖਰ ਵਿੱਚ ਹਲੰਤ (.) ਦੀ ਆਵਾਜ਼ ਸ਼ਾਮਲ ਕਰੋ। ਕੰਨ- ਕੰਨ੍ਹ (ਕਾਹਨ ਤੋਂ ਬਣਿਆਂ ਸ਼ਬਦ)।

ਗਹਣੈ=ਗਹਣੈ gahane, ਪਾਠ ‘ਗੈਹਣੈ’ ਨਹੀਂ ਕਿਉਂਕਿ ‘ਗ’ ਤੇ ‘ਹ’ ਮੁਕਤਾ ਹਨ।

ਬਿੰਦੀ ਅੰਤਿਕ ਸ਼ਬਦ :

ਪੂਰਹਿ, ਪਛਾੜਹਿ, ਗੋਪੀਆ, ਸੇਵਹਿ, ਮਾਧਾਣੀਆ, ਭਉਦੀਆ, ਭਵਾਈਅਹਿ, ਭਉਦਿਆ, ਹਸਹਿ, ਚਲਹਿ, ਜਾਹੀ, ਹੋਹਿ।

### ਪਉੜੀ॥

ਵੇਸ (ਸ ਧੁਨੀ).ਸੰ. ਵੇਸ-ਲਿਬਾਸ (guise)। ਨਾਇ- ਨਾਇਂ (ਨਾਮ)।

ਲੋੜਹਿ- ਲੋੜਹਿਂ (ਲੋੜਦਾ ਹੈਂ)।

### ਪਉੜੀ ਨੰਬਰ ਈ ਅਤੇ ਸ਼ਲੋਕ

ਸ਼ਲੋਕ ਮਹਲਾ ੧॥ ਪਾਠ ਹੈ shaloku mahalla pahilaa

ਸਿਫਤਿ. ਅ. ਸਿਫਤ ਤੋਂ।

ਸਰੀਅਤ (ਸ਼ ਧੁਨੀ). ਅਰਬੀ. ਸ਼ਰੀਅਤ-ਧਰਮ ਮਾਰਗ (path of religion)। ‘ਸ਼ਰੋਈਅਤ’ ਪਾਠ ਗਲੜ੍ਹ ਹੈ। ਦਰਸਨਿ (ਸ਼ ਧੁਨੀ). ਸੰ. ਦਰਸ਼ਨ ਤੋਂ-ਸ਼ਾਸਤ੍ਰਾਂ ਰਾਹੀਂ (through the books of philosophy)। ਸੁੰਨਿ (ਸ਼ ਧੁਨੀ). ਸੰ. ਸੂਨਜ-ਫੁਰਨੇ ਰਹਿਤ (cipher) ਤੋਂ। ਸੋਭ (ਸ਼ ਧੁਨੀ). ਸੰ. ਸੋਭਾ (glory) ਤੋਂ। ਖਾਰਾਬਾ (ਖ ਧੁਨੀ). ਅ. ਖਰਾਬ ਤੋਂ ਭੈੜੇ (bad)।

ਬਿੰਦੀ ਅੰਤਿਕ ਸ਼ਬਦ :

ਕਰਹਿ, ਪਵਹਿ, ਨਾਵਹਿ, ਸਤੀਆ, ਮੰਗਹਿ, ਚਲਹਿ, ਪੁਰੀਆ, ਲੋਆ, ਆਕਾਰਾ, ਆਖਹਿ, ਜਾਣਹਿ, ਰਹਹਿ, ਪਾ, ਐਥਾਊ (ਏਥੋਂ), ਰਾਤੀ, ਗੁਣਵੰਤਿਆ। ਹੋਦਾ- ਹੋਂਦਾ (ਕੋਲ ਹੁੰਦੀ ਪੂੰਜੀ)।

ਨੋਟ :

ਚੌਰਾ, ਜਾਰਾ, ਕੁੜਿਆਰਾ, ਖਾਰਾਬਾ ਸ਼ਬਦ ਬਿੰਦੀ ਅੰਤਿਕ ਨਹੀਂ ਹਨ। ਚੌਰੁ, ਜਾਰੁ, ਕੁੜਿਆਰੁ, ਖਾਰਾਬੁ ਸ਼ਬਦਾਂ ਦਾ ਬਹੁ ਵਚਨ ਚੋਰ, ਜਾਰ, ਕੁੜਿਆਰ, ਖਾਰਾਬ ਹੁੰਦਾ ਹੈ। ਕੰਨੇ ਆਵਾਜ਼ ਲੰਮੀ ਕਰਨ ਲਈ ਹਨ ਬਹੁ ਵਚਨ ਲਈ ਨਹੀਂ। ਚੋਰਾਂ, ਜਾਰਾਂ, ਕੁੜਿਆਰਾਂ, ਖਾਰਾਬਾਂ ਸੰਬੰਧਕੀ ਰੂਪ ਵਿੱਚ ਹੁੰਦੇ ਹਨ ਬਹੁ ਵਚਨ ਨਹੀਂ, ਏਥੇ ਇਹ ਸ਼ਬਦ ਬਹੁ ਵਚਨ ਰੂਪ ਵਿੱਚ ਹਨ ਸੰਬੰਧਕੀ ਰੂਪ ਵਿੱਚ ਨਹੀਂ ਇੱਥੇ ਲਈ ਇਹ ਬਿੰਦੀ ਅੰਤਿਕ ਨਹੀਂ। ਏਸੇ ਤਰ੍ਹਾਂ ਏਥੇ ‘ਜੀਆ’ ਸ਼ਬਦ ਦਾ ਪਾਠ ‘ਜੀਆਂ’ ਨਹੀਂ, ‘ਜੀਆ’ ਹੀ ਹੈ ਜਿਸ ਦਾ ਅਰਥ ਹੈ-ਜੀਵ।

ਮ: ੧ ॥-ਪਾਠ ਹੈ mahala pahila

ਕੁਮਿਆਰ=ਕੁਮੁਆਰ, ‘ਘੁਮਿਆਰ’ ਪਾਠ ਨਹੀਂ। ਮਿਟੀ=ਮਿੱਟੀ। ਬਪੁੜੀ’

ਸ਼ਬਦ ਦਾ ਪਾਠ 'ਬੁੜੀ ਨਹੀਂ ਹੈ।  
ਬਿੰਦੀ ਅੰਤਿਕ ਸ਼ਬਦ : ਇਟਾ, ਕੀਆ, ਪਵਹਿ ।

ਪਉੜੀ॥-ਪਾਠ ਹੈ pa-uree . ਜਿਨਿ- ਜਿਨ੍ਹਿ। ਵਿਚਹੁ- ਵਿਚਹੁੰ।  
ਪਉੜੀ ਨੰਬਰ ੨ ਅਤੇ ਸਲੋਕ

ਸਲੋਕ ਮ: ੧॥ ਪਾਠ ਹੈ shaloku mahalaa pahilaa  
ਹੁਕਮੀ.ਅ. ਹੁਕਮ ਤੋਂ। ਹਉ=ਹਉਂ। ਵੇਖਹਿ=ਵੇਖਹਿੰ (ਜੀਵ ਵੇਖਦੇ ਹਨ)।  
ਮ: ੨॥

ਹੁਕਮੁ.ਅ. ਹੁਕਮ ਤੋਂ। ਸਬਦੁ.ਸੰ. ਸ਼ਬਦ ਤੋਂ।

ਬਿੰਦੀ ਅੰਤਿਕ ਸ਼ਬਦ :

ਕਮਾਹਿ, ਫਿਰਾਹਿ, ਪਾਹਿ, ਮਾਹਿ, ਜਾਹਿ ।

ਪਉੜੀ॥

ਬਖਸੀਸੀ (ਖ ਤੇ ਦੋਵੇਂ ਸ਼ ਧੁਨੀਆਂ). ਫਾਰਸੀ. ਬਖਸ਼ ਤੋਂ-ਬਖਸ਼ਸ਼ ਕਰਨ  
ਵਾਲਾ (bestower)। ਸੰਤੋਖੀਏਂ sañtokheeeeṇ ਸ਼ਬਦ ਨੂੰ ਸੰਤੋਖਈਂ  
sañtokhaeeṇ ਬੋਲਣਾਂ ਅਸੁੱਧ ਹੈ। 'ਜਿਨ੍ਹੀ' ਅਤੇ 'ਓਨ੍ਹੀ' ਸ਼ਬਦਾਂ ਦਾ 'ਨ'  
ਹਲੰਤ ਸਮੇਤ ਬੋਲੋ। ਦੇਵਹਿ- ਦੇਵਹਿੰ। ਚੜਹਿ- ਚੜਹਿੰ। 'ਸੁਕ੍ਰਿਤੁ' ਦਾ ਪਾਠ  
'ਸੁਕਿਰਤ' ਨਹੀਂ, ਸਿਹਾਰੀ 'ਰ' ਨਾਲ ਹੈ।

ਪਉੜੀ ਨੰਬਰ ੮ ਅਤੇ ਸਲੋਕ

ਸਲੋਕ ਮ: ੧॥ ਪਾਠ ਹੈ shaloku mahalaa pahilaa  
ਸੇਤਜਾਹ- ਸੇਤਜਾਂਹ। ਜੰਤਾਹ- ਜੰਤਾਂਹ। ਸਭਨਾਹ- ਸੱਭਨਾਂਹ। ਜੋਹਾਰੀ-  
ਜੋਹਾਰੀਂ (ਪ੍ਰਣਾਮ ਕਰਦਾ ਹਾਂ)।

ਮ: ੧॥ ਪਾਠ ਹੈ mahalaa pahilaa

ਸੂਰਤਣ (ਸ ਧੁਨੀ).ਸੰ. ਸੂਰਤ੍ਤ ਤੋਂ-ਬਹਾਦੁਰੀ (bravery) ਤੋਂ। ਨੀਸਾਣ.  
ਫਾ. ਨਸ਼ਾਨ ਤੋਂ-ਪਰਵਾਨਾ, ਰਾਹਦਾਰੀ (mark) ਤੋਂ।

ਬਿੰਦੀ ਅੰਤਿਕ ਸ਼ਬਦ :

ਨੇਕੀਆ, ਚੰਗਿਆਈਆ, ਮਹਿ, ਛੁਟਹਿ, ਪੜੀਅਹਿ, ਮਤੀ।

ਪਉੜੀ॥

ਸਾਹਿਬ.ਅ. ਸਾਹਿਬ (Master)। ਦੇਹਿ=ਦੇਹਿਂ। ਮਨਮੁਖੀ=ਮਨਮੁਖੀਂ  
(ਮਨਮੁਖਾਂ ਨੇ, ਕਰਤਾ ਕਾਰਕ ਬਹੁ-ਵਚਨ)।

ਪਉੜੀ ਨੰਬਰ ੯ ਅਤੇ ਸ਼ਲੋਕ

ਸ਼ਲੋਕ ਮਹਲਾ ੧॥ ਪਾਠ ਹੈ *shaloku mahalaa pahilaa*  
ਬਰਸ (ਸ ਧੁਨੀ).ਸੰ. ਵਰਸ਼ ਤੋਂ-ਸਾਲ (years)। ਗਲ=ਗੱਲ। ਪੜਿ=ਪੜਿ।

ਬਿੰਦੀ ਅੰਤਿਕ ਸ਼ਬਦ :

ਭਰੀਅਹਿ, ਪੜੀਅਹਿਂ। ਗਡੀਅਹਿ- ਗੱਡੀਅਹਿਂ। ਗਡੀ- ਗੱਡੀਂ, ਗੱਡੀਆਂ।  
ਲਦੀਅਹਿ- ਲੱਦੀਅਹਿਂ। ਨੋਟ: ਭਰੀਅਹਿ, ਗਡੀਅਹਿ, ਲਦੀਅਹਿ ਕਰਮਨੀ  
ਵਾਚ, passive voice ਦੀਆਂ ਕਿਰਿਆਵਾਂ ਹਨ।

ਮ: ੧॥ -ਪਾਠ ਹੈ mahalaa pahilaa

ਅਹਿਨਿਸਿ (ਸ ਧੁਨੀ).ਸੰ. ਅਹਨਿਸ਼-ਦਿਨ ਰਾਤਿ (day and night) ਤੋਂ।  
ਮਸਾਣੀ (ਸ ਧੁਨੀ).ਸੰ. ਸਮਸਾਨ-ਸ਼ਵ (ਮੁਰਦੇ) ਦੇ ਸੌਣ ਦਾ ਸਥਾਨ (grave  
yard) ਤੋਂ। ਸਬਦਿ.ਸੰ. ਸ਼ਬਦ ਤੋਂ। ਆਸ.ਸੰ. ਆਸਾ ਤੋਂ-ਇੱਛਾਵਾਂ  
(desires)। ਅੰਦੇਸੇ (ਸ ਧੁਨੀ).ਫਾਰਸੀ. ਅੰਦੇਸ਼ਹ ਤੋਂ-ਚਿੰਤਾਵਾਂ  
(anxieties)। ਪਗਉਪੇਤਾਣਾ- ਪਗ ਉਪੇਤਾਣਾ (ਪੈਰੋਂ ਨੰਗਾ)। ਥਾਇ-  
ਥਾਂਥਾ। ਮੜੀ- ਮੜੀਂ (ਮੜੀਆਂ ਵਿੱਚ)।

ਪਉੜੀ॥ -ਪਾਠ ਹੈ pa-uree

ਅਰਧ ਵਿਸ਼੍ਵਾਮ ਦੇ ਕੇ ਬੋਲਣਾਂ- ‘ਭਗਤ, ਤੇਰੈ ਮਨਿ ਭਾਵਦੇ, ਦਰਿ ਸੋਹਨਿ  
ਕੀਰਤਿ ਗਾਵਦੇ॥ ਨਾਨਕ, ਕਰਮਾ ਬਾਹਰੇ, ਦਰਿ ਢੋਅ ਨ ਲਹਨੀ, ਧਾਵਦੇ॥’  
ਇਨ੍ਹਾਂ ਅੱਖਰਾਂ ਪੈਰੀਂ ਲੱਗੇ ਹਲੰਤ ਦੀ ਆਵਾਜ਼ ‘ਨ’ ਨਾਲ ਮਿਲਾ ਕੇ ਬੋਲੋ-  
ਲਹਨੀ, ਬੁਝਨਿ, ਤਿਨ। ਢਾਢੀਕਾ (ਇਕੱਠਾ ਬੋਲੋ)= ਨਿੱਕਾ ਜਿਹਾ ਢਾਢੀ।  
ਲਹਨੀ=ਲਹਨੀਂ Lahaneen, ‘ਲੈਹਨੀ ਜਾਂ ਲਹਿਨੀ’ ਪਾਠ ਨਹੀਂ ਕਿਉਂਕਿ  
‘ਲ’ ਤੇ ‘ਹ’ ਮੁਕਤਾ ਅੱਖਰ ਹਨ। ਧਾਵਦੇ- ਧਾਵਂਦੇ (ਭਟਕਦੇ ਫਿਰਦੇ ਹਨ)।  
ਗਣਾਇਦੇ- ਗਣਾਇਂਦੇ। ਸਦਾਇਦੇ- ਸਦਾਇਂਦੇ। ਮੰਗਾ- ਮੰਗਾਂ (ਮੰਗਦਾ ਹਾਂ)।  
ਧਿਆਇਦੇ- ਧਿਆਇਂਦੇ।

(ਲੇਖਕ ਦੀ ਪੁਸਤਕ-‘ਆਸਾ ਕੀ ਵਾਰ ਪਾਠ-ਬੋਧ’ ਵਿੱਚੋਂ)